

# PravasiBharatiyaSamman Awards-2021

January 09, 2021

## ਪ੍ਰਵਾਸੀ ਭਾਰਤੀ ਸਮੇਲਨ ਅਵਾਰਡ -2021

9 ਜਨਵਰੀ, 2021

ਪ੍ਰਵਾਸੀ ਭਾਰਤੀ ਸਨਮਾਨ ਅਵਾਰਡ (PBSA) ਵਿਦੇਸ਼ੀ ਭਾਰਤੀਆਂ ਨੂੰ ਦਿੱਤਾ ਜਾਣ ਵਾਲਾ ਸਰਬਉੱਚ ਸਨਮਾਨ ਹੈ। PBSA ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੁਆਰਾ ਪ੍ਰਵਾਸੀ ਭਾਰਤੀ ਦਿਵਸ ਸਮੇਲਨ ਦੇ ਹਿੱਸੇ ਵਜੋਂ ਗੈਰ-ਨਿਵਾਸੀ ਭਾਰਤੀਆਂ, ਭਾਰਤੀ ਮੂਲ ਦੇ ਵਿਅਕਤੀਆਂ ਜਾਂ ਕਿਸੇ ਅਜਿਹੀ ਸੰਸਥਾ / ਸੰਗਠਨ ਨੂੰ ਦਿੱਤਾ ਜਾਂਦਾ ਹੈ, ਜੋ ਗੈਰ-ਨਿਵਾਸੀ ਭਾਰਤੀਆਂ ਜਾਂ ਭਾਰਤੀ ਮੂਲ ਦੇ ਵਿਅਕਤੀਆਂ ਵੱਲੋਂ ਸਥਾਪਤ ਅਤੇ ਸੰਚਾਲਤ ਹੈ। ਇਹ ਸਨਮਾਨ ਉਨ੍ਹਾਂ ਨੂੰ ਭਾਰਤ ਅਤੇ ਵਿਦੇਸ਼, ਦੋਵਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ।

16ਵਾਂ ਪ੍ਰਵਾਸੀ ਭਾਰਤੀ ਦਿਵਸ ਸਮੇਲਨ 9 ਜਨਵਰੀ, 2021 ਨੂੰ ਵਰਚੁਅਲ ਮਾਧਿਅਮ ਰਾਹੀਂ ਕਰਾਇਆ ਗਿਆ। ਮਾਨਯੋਗ ਰਾਸ਼ਟਰਪਤੀ ਦੁਆਰਾ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਪ੍ਰਵਾਸੀ ਭਾਰਤੀ ਦਿਵਸ ਸਮਾਰੋਹ ਦੇ ਵਿਦਾਈ ਸੈਸ਼ਨ ਦੌਰਾਨ ਦਿੱਤੇ ਗਏ।

ਮਾਨਯੋਗ ਉਪ-ਰਾਸ਼ਟਰਪਤੀ ਦੀ ਪ੍ਰਧਾਨਗੀ ਅਤੇ ਮਾਨਯੋਗ ਵਿਦੇਸ਼ ਮੰਤਰੀ ਦੀ ਉਪ-ਪ੍ਰਧਾਨਗੀ ਵਾਲੇ ਜਿਊਰੀ -ਕਮ - ਅਵਾਰਡ ਕਮੇਟੀ, ਜਿਸ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਰ ਪਤਵੰਤੇ ਸ਼ਾਮਲ ਸਨ, ਨੇ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ, 2021 ਲਈ ਨਾਮਜ਼ਦਗੀਆਂ 'ਤੇ ਵਿਚਾਰ ਕੀਤਾ ਅਤੇ ਸਰਬਸੰਮਤੀ ਨਾਲ ਜੇਤੂਆਂ ਦੀ ਚੋਣ ਕੀਤੀ। ਇਹ ਸਨਮਾਨ ਵੱਖ-ਵੱਖ ਖੇਤਰਾਂ ਵਿੱਚ ਸਾਡੇ ਪ੍ਰਵਾਸੀ ਭਾਈਚਾਰੇ ਦੀ ਸ਼ਾਨਦਾਰ ਪ੍ਰਾਪਤੀਆਂ ਨੂੰ ਦਰਸਾਉਂਦੇ ਹਨ। ਸਨਮਾਨ ਹਾਸਲ ਕਰਨ ਵਾਲੇ ਕਈ ਵਿਅਕਤੀਆਂ ਦੇ ਦੇਸ਼ ਪਹਿਲੀ ਵਾਰ ਇਸ ਲਿਸਟ ਅੰਦਰ ਸ਼ਾਮਲ ਹੋਏ ਹਨ। ਇਸ ਸਨਮਾਨ ਦੇ ਜੇਤੂ ਅਤੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਪ੍ਰਧਾਨ ਅਤੇ ਮੁਖ ਕਾਰਜਕਾਰੀ ਅਧਿਕਾਰੀ ਡਾ. ਮੁਕੇਸ਼ ਅਗੀ ਨੇ ਸਨਮਾਨ ਹਾਸਲ ਕਰਨ ਵਾਲਿਆਂ ਦੀ ਤਰਫੋਂ ਸਵੀਕਾਰਨ ਭਾਸ਼ਣ ਦਿੱਤਾ।

### ਸਨਮਾਨ ਜਿੱਤਣ ਵਾਲਿਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

ਸੀਰੀਅਲ ਨੰਬਰ	ਨਾਮ	ਦੇਸ਼	ਖੇਤਰ
1.	"ਸਾਂਤੀਪੂਰਨ ਭਵਿੱਖ ਲਈ ਸਭਿਆਚਾਰਕ ਵੰਨ-ਸੁਵੰਨਤਾ" ਨਾਂ ਦੀ NGO	ਆਰਮੀਨੀਆ	ਭਾਰਤੀ ਸਭਿਆਚਾਰ ਦਾ ਪ੍ਰਚਾਰ
2.	ਡਾ. ਰਜਨੀ ਚੰਦਰ ਡੀ'ਮੈਲੋ	ਅਜ਼ਰਬਾਈਜਾਨ	ਸਿਹਤ ਸੰਭਾਲ
3.	ਸ਼੍ਰੀਮਾਨ ਬਾਬੂਰਾਜਨ ਵਾਵਾ ਕੱਲੂਪਾਰਮਬੀਲ ਗੋਪਾਲਨ	ਬਹਿਰੀਨ	ਸਮੁਦਾਇਕ ਸੇਵਾ
4.	ਸ਼੍ਰੀਮਤੀ ਜਮਾਲ ਅਹਿਮਦ	ਬੋਤਸਵਾਨਾ	ਕਾਰੋਬਾਰ
5.	ਸ਼੍ਰੀ ਜਾਨਕੀਰਮਨ ਰਵੀਕੁਮਾਰ	ਕੈਮਰੂਨ	ਭਾਰਤ ਨਾਲ ਨੇੜਤਾ ਵਧਾਉਣਾ
6.	ਮਹਾਮਹਿਮ ਸ਼੍ਰੀ ਯੂਜੀਨ ਰੁੱਗਗੇਨਾਥ	ਕੁਰਕਾਓ (ਨੀਦਰਲੈਂਡਜ਼)	ਲੋਕ ਸੇਵਾ
7.	ਸ਼੍ਰੀ ਦੇਬਾਸ਼ੀਸ਼ ਚੌਧਰੀ	ਚੈੱਕ ਗਣਰਾਜ	ਕਲਾ ਅਤੇ ਸਭਿਆਚਾਰ
8.	ਸ਼੍ਰੀ ਮੁਹੰਮਦ ਹੁਸੈਨ ਹਸਨਾਲੀ ਸਰਧਰਵਾਲਾ	ਈਥੋਪੀਆ	ਕਾਰੋਬਾਰ
9.	ਸਾਈ ਪ੍ਰੇਮਾ ਫਾਉਂਡੇਸ਼ਨ	ਫਿਜੀ	ਸਮੁਦਾਇਕ ਸੇਵਾ
10.	ਡਾ. ਬਾਲਾਸੁਬਰਾਮਨੀਅਮ ਰਮਾਨੀ	ਜਰਮਨੀ	ਸਿੱਖਿਆ

11.	ਸ਼੍ਰੀ ਲਾਲ ਲੋਕਮਲ ਚੈਲਾਰਾਮ	ਹਾਂਗਕਾਂਗ	ਸਮੁਦਾਇਕ ਸੇਵਾ
12.	ਡਾ. (ਪ੍ਰੋ.) ਮੁਰਲੀਧਰ ਮਿਰਿਆਲਾ	ਜਪਾਨ	ਵਿਗਿਆਨ ਅਤੇ ਤਕਨਾਲੋਜੀ
13.	ਸ਼੍ਰੀ ਰਾਜੀਬ ਸ਼ਾ	ਜਪਾਨ	ਸਿੱਖਿਆ
14.	ਸ਼੍ਰੀ ਸਲਿਲ ਪਾਨੀਗ੍ਰਹੀ	ਮਾਲਦੀਵ	ਟੂਰਿਜ਼ਮ
15.	ਡਾ. ਰਵੀ ਪ੍ਰਕਾਸ਼ ਸਿੰਘ	ਮੈਕਸੀਕੋ	ਵਿਗਿਆਨ ਅਤੇ ਤਕਨਾਲੋਜੀ
16.	ਮਾਨਯੋਗ ਸ਼੍ਰੀਮਤੀ ਪ੍ਰਿਯੰਕਾ ਰਾਧਾਕ੍ਰਿਸ਼ਨਨ	ਨਿਊਜ਼ੀਲੈਂਡ	ਲੋਕ ਸੇਵਾ
17.	ਇੰਡੀਅਨ ਕਲਚਰਲ ਐਸੋਸੀਏਸ਼ਨ (ICA)	ਨਾਈਜੀਰੀਆ	ਸਮੁਦਾਇਕ ਸੇਵਾ
18.	ਡਾ. ਮੋਹਨ ਥਾਮਸ ਲਜ਼ਾਰਸ ਪਾਕੋਲੋਮੋਟੋਮ	ਕਤਰ	ਸਿਹਤ ਸੰਭਾਲ
19.	ਸ਼੍ਰੀ ਜੀਨ ਰੇਜਿਸ ਰਮਸਮੀ	ਰੀਯੂਨੀਅਨ (ਫਰਾਂਸ)	ਮੀਡੀਆ ਅਤੇ ਸਮੁਦਾਇਕ ਸੇਵਾ
20.	ਸ਼੍ਰੀ ਸਿੱਦੀਕ ਅਹਿਮਦ	ਸਾਉਦੀ ਅਰਬ	ਕਾਰੋਬਾਰ
21.	ਡਾ. ਅਨਿਲ ਕੁਮਾਰ ਚੋਟਲਲ ਮਿਥਾਨੀ	ਸੁਡਾਨ	ਸਿਹਤ ਸੰਭਾਲ
22.	ਮਹਾਮਹਿਮ ਸ਼੍ਰੀ ਚੰਦਰਿਕਾਪ੍ਰਸਾਦ ਸੰਤੋਖੀ	ਸੂਰੀਨਾਮ	ਲੋਕ ਸੇਵਾ
23.	ਡਾ. ਸ਼ਚੀ ਗੁਰਮਯੂਨ	ਸਵਿਟਜ਼ਰਲੈਂਡ	ਬਾਇਓ-ਟੈਕ ਐਗਰੋਨੋਮੀ
24.	ਸ਼੍ਰੀ ਵਾਸੁਦੇਵ ਟਿਕਮਦਾਸ ਪੁਰਸਵਾਨੀ	ਥਾਈਲੈਂਡ	ਕਾਰੋਬਾਰ
25.	ਸ਼੍ਰੀ ਰੇਸ਼ਮ ਸਿੰਘ ਸੰਧੂ	ਇੰਗਲੈਂਡ	ਲੋਕ ਸੇਵਾ
26.	ਸ਼੍ਰੀ ਅਰਵਿੰਦ ਫੁਕਨ	ਸੰਯੁਕਤ ਰਾਜ ਅਮਰੀਕਾ	ਵਾਤਾਵਰਣ ਨਾਲ ਸਬੰਧਤ ਟੈਕਨੋਲੋਜੀ
27.	ਸ਼੍ਰੀਮਤੀ ਨੀਲੂ ਗੁਪਤਾ	ਸੰਯੁਕਤ ਰਾਜ ਅਮਰੀਕਾ	ਭਾਰਤੀ ਸੰਸਕ੍ਰਿਤੀ ਦਾ ਪ੍ਰਚਾਰ
28.	ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼, ਨਿਊਯੌਰਕ, ਨਿਊ ਜਰਸੀ ਅਤੇ ਕਨੈਕਟਿਕਟ ਸੰਯੁਕਤ ਰਾਜ ਅਮਰੀਕਾ		ਸਮੁਦਾਇਕ ਸੇਵਾ
29.	ਡਾ. ਸੁਧਾਕਰ ਜੋਨਲਗੱਡਾ	ਸੰਯੁਕਤ ਰਾਜ ਅਮਰੀਕਾ	ਸਿਹਤ ਸੰਭਾਲ
30.	ਡਾ. ਮੁਕੇਸ਼ ਅਰੀ	ਸੰਯੁਕਤ ਰਾਜ ਅਮਰੀਕਾ / ਸਿੰਗਾਪੁਰ	ਕਾਰੋਬਾਰ

ਨਵੀਂ ਦਿੱਲੀ

9 ਜਨਵਰੀ, 2021

DISCLAIMER: This is an approximate translation. The original is available in English on MEA's website and may be referred to as the official press release.